

## ਆਸ਼ਰਵ ਭਾਵਨਾ (ਸਲੋਕ)

ਜਿਵੇਂ ਚਾਰੇ ਪਾਸੇ ਪਾਣੀ ਦੇ ਵਹਾਂਚਿ ਨਾਲ ਆਉਂਦੇ ਝਰਨੇ, ਤਲਾਬ  
ਵੱਲ ਆਪਣਾ ਪਾਣੀ ਸੁੱਟਦੇ ਹਨ, ਉਸੇ ਪ੍ਰਕਾਰ ਜੀਵ ਤਰ੍ਹਾਂ ਤਰ੍ਹਾਂ ਦੇ ਪਾਪ  
ਨਾਲ - ਆਸ਼ਰਵਾਂ ਤੋਂ ਉੰਭਰਦਾ ਹੈ, ਦੂਖੀ ਹੁੰਦਾ ਹੈ, ਅਸਥਿਰ ਅਤੇ ਰੰਦਾ  
ਬਣਦਾ ਹੈ। - (1)

ਜਿਹੜਾ ਮਿਹਨਤ ਕਰਕੇ ਜਲਦੀ ਜਲਦੀ ਕੁਝ ਇੱਕ ਕਰਮਾਂ ਨੂੰ  
ਢੂਰ ਕਰਦੇ ਹਨ, ਇੰਨੇ ਵਿੱਚ ਤਾਂ ਆਸ਼ਰਵ ਰੂਪ ਦੁਸ਼ਮਣ ਹਮਲਾ ਕਰਕੇ  
ਹਰ ਪਲ ਕਰਮਾਂ ਨਾਲ ਆਤਮਾ ਨੂੰ ਭਰ ਦਿੰਦੇ ਹਨ। ਇਹ ਕਿਹੋ ਜਿਹੀ  
ਬਚਿੱਤਰਤਾ ਹੈ ? ਇਨ੍ਹਾਂ ਆਸ਼ਰਵਾਂ (ਕਰਮਾਂ ਦੇ ਆਉਣ ਦੇ ਮਾਰਗ) ਨੂੰ  
ਕਿਵੇਂ ਰੇਖਿਆ ਜਾਵੇ ? ਇਸ ਤਿਆਨਕ ਸੰਸਾਰ ਤੋਂ ਛੁਟਕਾਰਾ ਕਿਸ ਪ੍ਰਕਾਰ  
ਪਣਿਆ ਜਾਵੇ ? - (2)

ਮਹਾ-ਗਿਆਨੀ ਪੁਰਜਾਂ ਨੇ ਮਿਥਿਆਤਵ (ਗਲਤ ਧਾਰਨਾ), ਅਵਿਰਤੀ  
(ਵਰਤਾਂ ਨੂੰ ਅੰਗੀਕਾਰ ਨਾ ਕਰਨਾ), ਕਸਾਇ (ਕ੍ਰੋਧ, ਮਾਨ, ਮਾਇਆ ਲੋਭ),  
ਯੋਗ (ਮਨ, ਵਚਨ ਤੇ ਸਰੀਰ ਦੀ ਕਿਰਿਆ) ਇਹ ਚਾਰ ਆਸ਼ਰਵ ਦੌਸੇ  
ਢਾਏ ਹਨ। ਇਨ੍ਹਾਂ ਆਸ਼ਰਵਾਂ ਦੇ ਰਾਹੀਂ ਹਰ ਪਲ ਹਰ ਪ੍ਰਾਣੀ ਕਰਮਾਂ ਦੇ  
ਚਿੱਕੜ ਵਿੱਚ ਫਸਦਾ ਹੈ ਅਤੇ ਸੰਸਾਰ ਦੇ ਭਟਕਾਊਣ ਵਾਲੇ ਜੰਗਲ ਵਿੱਚ  
ਭਟਕਦਾ ਰਹਿੰਦਾ ਹੈ। - (3)

ਇਹ ਆਸ਼ਰਵ ਪੈਦਾ ਹੁੰਦੇ ਹਨ। ਪੰਜ ਇੰਦਰੀਆਂ, ਪੰਜ ਪ੍ਰਕਾਰ ਦੇ  
ਅਵਰਤ (ਹਿੰਸਾ, ਚੌਹੀ, ਝੂਠ, ਬ੍ਰਹਮਚਰਿਆ ਦਾ ਪੁਰਨ ਰੂਪ ਵਿੱਚ ਪਾਲਣ  
ਨਾਲ ਕਰਨਾ, ਪਰਿਗਹਿ), ਚਾਰ ਪ੍ਰਕਾਰ ਦੇ ਕਸਾਇ ਅਤੇ ਤਿੰਨ ਪ੍ਰਕਾਰ ਦੇ  
ਯੋਗਾਂ ਵਿੱਚੋਂ, ਇਨ੍ਹਾਂ ਦੇ ਨਾਲ ਪੱਚੀ ਝੂਠੀਆਂ ਕਿਰਿਆਵਾਂ ਨੂੰ ਮਿਲਾ ਕੇ  
ਇਨ੍ਹਾਂ ਦੀ ਗਿਣਤੀ 42 ਹੁੰਦੀ ਹੈ। - (4)

ਇਸ ਪ੍ਰਕਾਰ ਆਸਰਵ ਤੱਤਵ ਨੂੰ ਜਾਣ ਕੇ ਭਾਡੇ ਜਸ਼ਤਰ ਦੇ ਅਵਿਆਸ ਨਾਲ ਤੱਤਵ ਦਾ ਵਿਵਾਦ ਕਰਵੇ, ਯੋ ਆਤਮਾ ਜੂਂ ਸਿਸ ਦੇ ਹਿਰੋਪ ਦੇ ਲਈ ਆਪਣੀ ਪੁਰੀ ਤਾਕਤ ਦੁਟਾ ਕੇ ਕੋਸ਼ਿਸ਼ ਕਰਾ। - (3)

### ਆਸਰਵ ਭਾਵਨਾ (ਗੀਤ)

ਕਲਿਆਣਕਾਰੀ ਆਤਮਾਵਾਂ ਦੇ ਹਿਰੋਪ ਵਿੱਚ ਸਮਝ ਧਾਰਨ ਕਰਕੇ, ਕਰਮ-ਬੰਧ ਦੇ ਸਕਤੀਸ਼ਾਲੀ ਕਾਰਨ ਤੁਧ ਆਸਰਵਾਂ ਦਾ ਵਿਸ਼ਵਾਦ ਕਰਨਾ ਚਾਹੀਦਾ ਹੈ। ਜੇ ਇਹ ਆਸਰਵ ਆਪਨੁਦੀ ਹੋ ਜਾਣ, ਤਾਂ ਗੁਣਾਂ ਦੀ ਖਾਲ ਨੂੰ ਤਹਿਸ-ਨਹਿਸ ਕਰਕੇ ਰੱਖ ਦੇਂਗੇ॥ - (1)

ਮਿਥਿਆਤਵ - ਬੂਠੇ ਅਤੇ ਧਾਰੀਂਦੀ ਵਾਕ੍ਯਾਵਾਂ ਦੇ ਚੋਕਵਾਂ ਵਿੱਚ ਛਸ ਕੇ ਜਾਂ ਆਪਣੀ ਗਾਲਤ ਬੁੱਧੀ ਦਾ ਪ੍ਰਿਕਾਰ ਹੋ ਕੇ, ਜੀਵ ਆਤਮਾ ਮੁਕਤੀ ਦਾ ਸਹੀ ਰਾਹ ਛੱਡ ਕੇ ਅਨੁੱਧ ਤੇ ਅਨੁਤ ਵਿਦਿਆਵਾਂ ਵਿੱਚ ਉਲੜ ਜਾਂਦਾ ਹੈ ਅਤੇ ਮੁਕਤੀ ਦੇ ਰਾਹ ਤੋਂ ਕਾਫੀ ਦੂਰ ਹੋ ਜਾਂਦਾ ਹੈ। - (2)

ਅਵਿਰਤੀ - ਚਿਆਚਾ, ਪ੍ਰਤਿਵਿਆ ਜਾਂ ਅਨੁਸਾਸਨ ਦੇ ਸਥਾਨੀ ਜੋ ਜਗਾ ਵੀ ਹਿੰਮਤ ਨਹੀਂ ਕਰਦਾ, ਅਜਿਵਾ ਪ੍ਰਣਾਲੀ ਪੜ-ਚੌਸ ਹੋ ਕੇ ਇਸ ਲੋਹ ਤੇ ਪਰਲੋਕ ਵਿੱਚ ਕਰਮਾਂ ਦੇ ਕਾਰਨ ਉਚੱਚੇ ਭਿੰਨੰਕਰ ਚੋਖਾਂ ਦੇ ਭੱਧਾਂ ਵਿੱਚ ਛਸ ਜਾਂਦਾ ਹੈ। - (3)

ਇਦਤੀਆਂ - ਹਾਥੀ, ਮੱਡੀ, ਭੋਗ, ਪਚਾਂਗ ਅਤੇ ਧਿਲਨ ਇਹ ਸਾਡੇ ਪ੍ਰਾਣੀ ਆਪਣੇ ਮਨ ਚਾਹੇ ਪਦਾਰਥਾਂ ਦੇ ਪਿੰਡੇ ਧਾਗਾਲ ਬਣ ਕੇ ਭਟਕਦੇ ਗਨ ਅਤੇ ਪੀੜ ਦੇ ਜਿਕਾਰ ਹੁੰਦੇ ਹਨ। ਸਿਟੇ ਵਾਂ ਮੇਡ ਦੀ ਹੁੱਦੀ ਖਾਈ ਵੱਡਾ ਛਿੰਗ ਜਾਂਦੇ ਹਨ। - (4)

ਕਸ਼ਾਇ - ਹੁੰਸੇ ਅਤੇ ਭਟਕਣ ਦੇ ਸਿਕੜੀਂ ਵਿੱਚ ਬੁਰੀ ਤਰ੍ਹਾਂ ਛਸੇ  
ਹੋਏ ਪ੍ਰਾਣੀ ਨਰਕ ਦੀ ਯਾਤਰਾ ਵਿੱਚ ਚਲੇ ਜਾਂਦੇ ਹਨ ਅਤੇ ਅਨੰਤਾਂ ਥਾਰ  
ਜਲਮ-ਮਰਨ ਦੀ ਚੱਕੀ ਵਿੱਚ ਘੁੰਮਦੇ ਹਨ, ਭਟਕਦੇ ਹਨ ਤੇ ਝਿੰਗਦੇ ਹਨ।

- (5)

ਯੋਗ - ਮਨ, ਬਚਨ ਅਤੇ ਵਰਤਾਓ ਦੇ ਆਖਿਰ ਪ੍ਰਾਣੀ ਪਾਪ ਦੇ  
ਬੋਝ ਤੋਂ ਦਬ ਕੇ ਕਰਮ ਰੂਪੀ ਚਿੱਕੜ ਵਿੱਚ ਲਿੱਥੜ ਜਾਂਦੇ ਹਨ। ਇਸ  
ਲਈ ਹੋ ਆਤਮਾ ! ਤੁੰ ਸਾਰੇ ਕੌਮ ਇੱਕ ਪਾਸੇ ਰੱਖ ਕੇ ਅਤੇ ਸਾਰੀਆਂ  
ਰੱਲਾਂ ਖਤਮ ਕਰਕੇ ਇਨ੍ਹਾਂ ਆਸ਼ਰਵਾਂ ਤੇ ਸਿੱਤ ਪ੍ਰਾਪਤ ਕਰ। - (6)

ਜੰਜਮੀ ਅਤੇ ਸੁੱਧ ਆਤਮਾ ਦੇ ਸੁਭ ਯੋਗ ਹੀ ਚੌਹੋ ਕਰਮਾਂ ਨੂੰ  
ਜੋੜਦੇ ਹਨ, ਵਧਾਊਂਦੇ ਹਨ, ਜਦਕਿ ਮੇਕਲ ਦੇ ਲਈ ਇਹ ਸੁਭ ਕਰਮ ਹੀ  
ਜੰਜੀਰ ਹੀ ਬਣਨਗੇ, ਤੁਕਾਵਟ ਬਣਨਗੇ। ਠੀਕ ਹੈ, ਜੰਜੀਰ ਸੋਨੇ ਹੀ ਹੋਵੇ  
ਜਾਂ ਲੋਹੇ ਦੀ ਜੰਜੀਰ ਤਾਂ ਆਖਿਰ ਜੰਜੀਰ ਹੀ ਹੈ। - (7)

ਹੋ ਵਿਣੇ ! ਆਸ਼ਰਵ ਰੂਪੀ ਪਾਪਾਂ ਨੂੰ ਰੋਕਣ ਦੇ ਲਈ ਹੁਣ ਤੇਰੀ  
ਸੁੱਧ ਅਤੇ ਸਾਡ ਬੁੱਧੀ ਦਾ ਇਸਤੇਮਾਲ ਕਰ ਅਤੇ ਬਿਨਾਂ ਥੱਕੋ, ਬਿਨਾਂ ਫੁਕੇ  
ਸ਼ਾਂਤਸੁਧਾ ਰਸ ਦਾ ਸੇਵਨ ਕਰਦਾ ਰਹਿ। - (8)

## ਸੰਬਰ ਭਾਵਨਾ - ਸ਼ਲੋਕ

ਜਿਨ੍ਹਾਂ ਜਿਨ੍ਹਾਂ ਕੋਸ਼ਿਸ਼ਾਂ ਰਾਹੀਂ ਆਸਰਵਾਂ ਨੂੰ ਰੇਖਿਆ ਜਾ ਸਕਦਾ ਹੈ। ਉਨ੍ਹਾਂ ਸਾਰਿਆਂ ਦੀ ਪੂਰਨ ਰੂਪ ਵਿੱਚ ਸਮੀਖਿਆ ਕਰਕੇ ਤੂੰ ਉਨ੍ਹਾਂ ਬੋਲਿਆਂ ਦਾ ਆਦਰ ਕਰ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਉਤਾਰ ਲੋ। - (1)

ਇੰਦਰੀਆਂ, ਵਿਸੇ ਅਤੇ ਅਸੀਜਮ ਦੇ ਅਵੇਗਾਂ ਨੂੰ ਸੰਜਮ ਨਾਲ ਦੁਬਾਅ ਦੇ, ਸਮਿਅਕਤ ਨਾਲ ਮਿਥਿਆਤਵ - ਗਲਤ ਧਾਰਨਾਵਾਂ ਨੂੰ ਰੇਕ। ਆਰਤ ਅਤੇ ਰੋਧਰ ਧਿਆਨ ਨੂੰ ਸਥਿਰ ਚਿੱਤ ਦੇ ਨਾਲ ਕਾਬੂ ਕਰ। - (2)

ਖਿਮਾ ਦੇ ਰਾਹੀਂ ਕਰੋਧ ਨੂੰ, ਲਿਮਰਤਾ ਦੇ ਨਾਲ ਹੰਕਾਰ ਨੂੰ, ਸਰਲਤਾ ਦੇ ਨਾਲ ਮਾਇਆ ਨੂੰ ਅਤੇ ਸੰਤੋਖ ਰਾਹੀਂ ਸਮੁੰਦਰ ਜਿਹੇ ਵਿਸ਼ਾਲ ਲੋਭ ਨੂੰ ਕਾਬੂ ਕਰ। - (3)

ਮਨ, ਵਚਨ ਤੇ ਕਾਇਆ ਦੇ ਜਿੱਤਣ ਵਿੱਚ ਅਥੇ ਅਜਿਹੇ ਆਸੂਡ ਯੋਗਾਂ ਨੂੰ ਤਿੰਨ ਗੁਪਤੀਆਂ ਦੇ ਰਾਹੀਂ ਛੇਤੀ ਜਿੱਤ ਕੇ ਤੂੰ ਸੰਬਰ ਦੇ ਰਾਹ 'ਤੇ ਚੱਲ। ਇਸ ਨਾਲ ਤੈਨੂੰ ਮਨ ਭਾਉਂਦਾ ਮੁਕਤੀ ਦਾ ਸੁੱਖ ਮਿਲੇਗਾ। - (4)

ਇਸ ਤਰ੍ਹਾਂ ਸਾਫ਼ ਹਿਰਦੇ ਦੇ ਰਾਹੀਂ ਆਸਰਵਾਂ ਦੇ ਦਰਵਾਜ਼ੇ ਬੰਦ ਕਰਕੇ ਸਥਿਰ ਹੋਇਆ ਜੀਵ ਆਤਮਾ ਰੂਪੀ ਜਹਾਜ਼ ਗਿਆਲੀ ਪੁਰਸ਼ਾਂ ਦੇ ਵਚਨਾਂ ਵਿੱਚ ਸ਼ਰਧਾ ਰੂਪੀ ਕਿਲਮਿਲਾਉਂਦੇ ਪਾਲ ਨਾਲ ਸਜ ਕੇ ਸੁੱਧ ਯੋਗ ਰੂਪੀ ਹਵਾ ਦੇ ਸਹਾਰੇ ਤੌਰਦਾ ਹੋਇਆ ਮੁਕਤੀ ਤੱਕ ਪਹੁੰਚ ਜਾਂਦਾ ਹੈ। - (5)

## ਅਸ਼ਟਕ ਭਾਵਨਾ (ਰੀਤ)

ਤੂੰ ਸਿਵ ਸੁੱਖ ਦੇ ਸਾਧਨ ਰੂਪੀ ਉਪਾਅ ਨੂੰ ਸੁਣ। ਉਨ੍ਹਾਂ ਨੂੰ  
ਗਿਆਨ ਦਰਸਨ ਚਹਿੰਡਰ ਦੀ ਉਚਤਮ ਅਰਾਧਨਾ ਕਰ। ਇਹ ਉਪਾਅ  
ਜ਼ਰੂਰੀ ਫਲ ਦੇਣ ਵਾਲੇ ਹਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਣ। - (1)

ਵਿਸੇ ਦੇ ਵਿਕਾਰਾਂ ਨੂੰ ਢੂਰ ਕਰਕੇ, ਕ੍ਰੋਧ, ਮਾਣ ਮਾਇਆ ਅਤੇ ਲੋਭ  
ਰੂਪੀ ਚੁਸ਼ਮਣਾਂ ਨੂੰ ਸਹਿਜ ਬਿਰਤੀ ਨਾਲ ਜਿੱਤ ਹਾਸਲ ਕਰਕੇ। ਕਸ਼ਾਇ  
ਮੁਕਤ ਹੋ ਕੇ ਛੇਤੀ ਹੀ ਸੰਜਮ ਦੀ ਅਰਾਧਨਾ ਕਰ। - (2)

ਕ੍ਰੋਧ ਰੂਪੀ ਅੱਗ ਨੂੰ ਬੁਠਾਉਣ ਦੇ ਲਈ ਕਰੀਬ ਕਰੀਬ ਬੱਦਲਾਂ ਤੋਂ  
ਉਕਸ਼ਮ (ਦਬਾਅ ਕੇ) ਭਾਵ ਦਾ ਭਲੀ ਭਾਂਡੀ ਚਿੰਤਨ ਕਰ। ਵੈਰਾਗ ਦੇ  
ਉਚਤਮ ਦਸ਼ਾ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। - (3)

ਵਿਕਲਪ ਦੇ ਜਾਲ ਨੂੰ ਜਲਾ ਕੇ ਆਰਤ-ਹੋਦਰ ਪਿਆਨ ਨੂੰ ਪੂਰੀ  
ਤਰ੍ਹਾਂ ਨਸ਼ਟ ਕਰ ਦੇ। ਤੱਤਵ ਦੇ ਅਰਥਾਂ ਨੂੰ ਜਾਨਣ ਵਾਲੇ ਮਾਨਸਿਕ  
ਵਿਕਲਪ ਨੂੰ ਉਜਾਗਰ ਕਰਨ ਵਾਲਾ ਰਾਹ ਯੋਗ ਨਹੀਂ। ਇਸ ਲਈ ਤੂੰ  
ਇਸ ਤੋਂ ਢੂਰ ਰਹਿ। - (4)

ਜਾਗਰੂਪਤਾ ਦੇ ਨਾਲ ਮਾਨਸਿਕ ਸੁੱਖ ਵਾਲੇ ਸੰਜਮ ਯੋਗ ਨਾਲ ਤੇਰੇ  
ਸਰੀਰ ਨੂੰ ਸਾਰਥਿਕ ਕਰ। ਸੰਸਾਰ ਤਾਂ ਤਿੰਨ-ਤਿੰਨ ਫਿਰਕਿਆਂ ਦਾ ਸ੍ਰੀਨਸਾਨ  
ਜੰਗਲ ਹੈ। ਉਸ ਵਿੱਚ ਤੂੰ ਸੁੱਧ ਆਪਣਾ ਸੁੱਧ ਮਾਰਗ ਨਿਸਚਿਤ ਕਰ ਲੋ।  
- (5)

ਪਵਿੰਡਰ ਨਿਰਮਲ ਥੂਮ ਨੂੰ ਤੂੰ ਸਹਿਜ ਤੌਰ ਤੇ ਪਾਰਨ ਕਰ।  
ਗੁਣਾਂ ਦੇ ਭੰਡਾਰ ਗੁਰੂਆਂ ਦੇ ਮੁੱਖ ਤੋਂ ਨਿਕਲਣ ਵਾਲੇ ਬਚਨਾਂ ਨੂੰ ਚੰਗੀ  
ਤਰ੍ਹਾਂ ਗ੍ਰਹਿਣ ਕਰ। - (6)